

ਝਗੜਿਆਂ ਦਾ ਬਦਲਵਾਂ ਹੱਲ ਅਤੇ ਪਰਿਵਾਰਕ ਕਾਨੂੰਨ

PJB 001

ਓਨਟਾਰੀਓ ਵਿੱਚ ਔਰਤਾਂ ਲਈ ਪਰਿਵਾਰਕ ਕਾਨੂੰਨ



ਸਾਰੀਆਂ ਔਰਤਾਂ ਲਈ
ਇੱਕੋ ਪਰਿਵਾਰਕ ਕਾਨੂੰਨ।
ਆਪਣੇ ਹੱਕ ਜਾਣੋ।

flew Family Law
Education for Women
Women's Right to Know

fodf Femmes ontariennes et
droit de la famille
Le droit de savoir

ਝਗੜਿਆਂ ਦਾ ਬਦਲਵਾਂ ਹੱਲ ਅਤੇ ਪਰਿਵਾਰਕ ਕਾਨੂੰਨ

ਇਸ ਪਰਚੇ ਦਾ ਮਕਸਦ ਤੁਹਾਨੂੰ ਕਾਨੂੰਨੀ ਮਾਮਲਿਆਂ ਬਾਰੇ ਬੁਨਿਆਦੀ ਗੱਲਾਂ ਸਮਝਾਉਣਾ ਹੈ। ਇਹ ਕਾਨੂੰਨੀ ਸਲਾਹ ਅਤੇ ਮਦਦ ਦਾ ਬਦਲ ਨਹੀਂ ਹੈ। ਜੇ ਤੁਸੀਂ ਪਰਿਵਾਰਕ ਕਾਨੂੰਨ ਵਿੱਚ ਉਲਝੇ ਹੋਏ ਹੋ ਤਾਂ ਆਪਣੇ ਹੱਕਾਂ ਦੀ ਹਿਫਾਜ਼ਤ ਲਈ ਜਿੰਨੀ ਛੇਤੀ ਹੋ ਸਕੇ, ਕਾਨੂੰਨੀ ਸਲਾਹ ਲਓ। ਪਰਿਵਾਰਕ ਕਾਨੂੰਨ ਦਾ ਕੋਈ ਵਕੀਲ ਲੱਭਣ ਅਤੇ ਉਸ ਦੀ ਫੀਸ ਦੇਣ ਬਾਰੇ ਵਧੇਰੇ ਜਾਣਕਾਰੀ ਲਈ ਸਾਡੀ ਵੈੱਬਸਾਈਟ www.onefamilylaw.ca 'ਤੇ ਸਾਡਾ ਪਰਚਾ “ਪਰਿਵਾਰਕ ਕਾਨੂੰਨ ਨਾਲ ਸਬੰਧਤ ਤੁਹਾਡੀ ਮੁਸ਼ਕਲ ਲਈ ਮਦਦ ਲੱਭਣਾ” ਵੇਖੋ।

ਜਦੋਂ ਤੁਸੀਂ ਅਤੇ ਤੁਹਾਡਾ ਸਾਥੀ ਇੱਕ ਦੂਸਰੇ ਤੋਂ ਵੱਖ ਹੁੰਦੇ ਹੋ, ਤਾਂ ਤੁਹਾਨੂੰ ਕਈ ਕਾਨੂੰਨੀ ਮਸਲੇ ਨਜਿੱਠਣੇ ਪੈਣਗੇ। ਉਦਾਹਰਣ ਵੱਜੋਂ, ਤੁਹਾਡੇ ਲਈ ਮਾਲੀ ਸਹਾਇਤਾ, ਆਪਣੇ ਬੱਚਿਆਂ ਦੀ ਦੇਖ-ਭਾਲ ਕਿਵੇਂ ਹੋਵੇ, ਅਤੇ ਪਰਿਵਾਰਕ ਜਾਇਦਾਦ ਦੀ ਵੰਡ ਬਾਰੇ ਫੈਸਲੇ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਹ ਫੈਸਲੇ ਕਰਨ ਲਈ ਤੁਸੀਂ ਅਦਾਲਤ ਵਿੱਚ ਜਾ ਸਕਦੇ ਹੋ। ਤੁਸੀਂ ਗੈਰਰਸਮੀ ਪ੍ਰਬੰਧ ਵੀ ਕਰ ਸਕਦੇ ਹੋ ਜਾਂ ਫਿਰ ਝਗੜਿਆਂ ਦੇ ਬਦਲਵਾਂ ਹੱਲ (ਆਲਟਰਨੇਟਿਵ ਡਿਸਪਿਊਟ ਰੇਜ਼ੋਲਯੂਸ਼ਨ - ਏ.ਡੀ.ਆਰ.) ਦਾ ਤਰੀਕਾ ਵੀ ਇਸਤੇਮਾਲ ਕਰ ਸਕਦੇ ਹੋ।

ਏ ਡੀ ਆਰ ਦਾ ਇਸਤੇਮਾਲ ਕਿਸੇ ਅਜਿਹੇ ਵਿਅਕਤੀ ਨਾਲ ਹੋਏ ਝਗੜੇ ਨੂੰ ਸੁਲਝਾਉਣ ਲਈ ਨਾ ਕਰੋ ਜੋ ਹਿੰਸਕ ਜਾਂ ਬਦਸਲੂਕ ਰਿਹਾ ਹੋਵੇ। ਇਸ ਦਾ ਇਸਤੇਮਾਲ ਕਿਸੇ ਅਜਿਹੇ ਵਿਅਕਤੀ ਨਾਲ ਨਾ ਕਰੋ ਜਿਸ ਨੇ ਤੁਹਾਡੇ ਨਾਲ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਜਾਂ ਕਿਸੇ ਅਜਿਹੇ ਵਿਅਕਤੀ ਨਾਲ ਨਾ ਕਰੋ ਜਿਸ ਕੋਲ ਤੁਹਾਡੇ ਨਾਲੋਂ ਵੱਧ ਤਾਕਤ ਹੋਵੇ।

ਏ.ਡੀ.ਆਰ ਕੀ ਹੈ?

ਝਗੜਿਆਂ ਦੇ ਬਦਲਵੇਂ ਹੱਲ ਜਾਂ ਏ.ਡੀ.ਆਰ., ਕਿਸੇ ਅਸਹਿਮਤੀ ਨੂੰ ਸੁਲਝਾਉਣ ਦਾ ਇੱਕ ਗੈਰਰਸਮੀ ਢੰਗ ਹੁੰਦਾ ਹੈ। ਲੋਕ ਜਾਂ ਤਾਂ ਸੌਦੇਬਾਜ਼ੀ ਰਾਹੀਂ, ਜਾਂ ਕਿਸੇ ਵਿਚੋਲੇ ਜਾਂ ਸਾਲਸ ਦੀ ਮਦਦ ਨਾਲ ਮਸਲਾ ਨਜਿੱਠ ਸਕਦੇ ਹਨ। ਸੌਦੇਬਾਜ਼ੀ, ਵਿਚੋਲਗੀ ਅਤੇ ਸਾਲਸੀ, ਇਹ ਸਭ ਏ.ਡੀ.ਆਰ ਦੀਆਂ ਵੱਖ-ਵੱਖ ਕਿਸਮਾਂ ਹਨ। ਪਰਿਵਾਰਕ ਕਾਨੂੰਨ ਦੇ ਕਿਸੇ ਮਾਮਲੇ ਵਿੱਚ ਤੁਹਾਨੂੰ ਏ.ਡੀ.ਆਰ ਦਾ ਰਾਹ ਅਖਤਿਆਰ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਤੁਸੀਂ ਅਤੇ ਤੁਹਾਡਾ ਸਾਬਕਾ ਸਾਥੀ ਇਹ ਰਸਤਾ ਸਿਰਫ ਆਪਣੀ ਮਰਜ਼ੀ ਨਾਲ ਹੀ ਚੁਣ ਸਕਦੇ ਹੋ।

ਜੇਕਰ ਤੁਸੀਂ ਏ.ਡੀ.ਆਰ. ਦਾ ਰਾਹ ਅਖਤਿਆਰ ਕਰਨ ਬਾਰੇ ਸੋਚ ਰਹੇ ਹੋ ਤਾਂ ਕਿਸੇ ਵਕੀਲ ਨਾਲ ਗੱਲ ਕਰੋ। ਜੇ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਸੀਂ ਸ਼ਾਇਦ ਅਜਿਹੇ ਹੱਕ ਛੱਡ ਦਿਉਗੇ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਨਾ ਹੋਵੇ ਕਿ ਇਹ ਹੱਕ ਵੀ ਤੁਹਾਡੇ ਬਣਦੇ ਹਨ।

ਤੁਸੀਂ ਏ.ਡੀ.ਆਰ. ਕਦੋਂ ਇਸਤੇਮਾਲ ਕਰ ਸਕਦੇ ਹੋ:

ਪਰਿਵਾਰਕ ਕਾਨੂੰਨ ਦੇ ਕੁਝ ਮਾਮਲਿਆਂ ਵਿੱਚ ਏ.ਡੀ.ਆਰ. ਅਦਾਲਤ ਵਿੱਚ ਜਾਣ ਨਾਲੋਂ ਬਿਹਤਰ ਹੋ ਸਕਦਾ ਹੈ। ਕਿਉਂਕਿ:

- ਇਸ ਗੱਲ 'ਤੇ ਤੁਸੀਂ ਵਧੇਰੇ ਕਾਬੂ ਰੱਖ ਸਕਦੇ ਹੋ ਕਿ ਤੁਹਾਡੇ ਮਾਮਲੇ ਵਿੱਚ ਕੀ ਹੁੰਦਾ ਹੈ
- ਤੁਸੀਂ ਫੈਸਲਾ ਕਰ ਸਕਦੇ ਹੋ ਕਿ ਆਪਣੇ ਮਾਮਲੇ ਨਾਲ ਨਿਪਟਣਾ ਕਿਵੇਂ ਹੈ
- ਇਹ ਕਿਸੇ ਅਦਾਲਤੀ ਮਾਮਲੇ ਨਾਲੋਂ ਵਧੇਰੇ ਤੇਜ਼ ਅਤੇ ਸਸਤਾ ਹੋ ਸਕਦਾ ਹੈ
- ਇਹ ਅਦਾਲਤ ਵਿੱਚ ਜਾਣ ਨਾਲੋਂ ਘੱਟ ਪ੍ਰੈਸ਼ਨਕੁਨ ਹੋ ਸਕਦਾ ਹੈ।

ਜੇ ਤੁਸੀਂ ਆਪਣੇ ਸਾਥੀ ਨਾਲ ਗੱਲਬਾਤ ਖੁੱਲ੍ਹ ਕੇ ਅਤੇ ਇਮਾਨਦਾਰੀ ਨਾਲ ਕਰ ਸਕਦੇ ਹੋਵੋ, ਤਾਂ ਏ.ਡੀ.ਆਰ. ਤੁਹਾਡੇ ਦੋਵਾਂ ਲਈ ਤੁਹਾਡਾ ਰਿਸ਼ਤਾ ਖਤਮ ਹੋਣ ਸਮੇਂ ਮਸਲਿਆਂ ਨੂੰ ਸੁਲਝਾਉਣ ਦਾ ਇੱਕ ਵਧੀਆ ਢੰਗ ਹੋ ਸਕਦਾ ਹੈ। ਜੇਕਰ ਸੰਭਵ ਹੋਵੇ, ਤਾਂ ਤੁਹਾਨੂੰ ਕਿਸੇ ਵਕੀਲ ਦੀ ਸਹਾਇਤਾ ਲੈਣੀ ਚਾਹੀਦੀ ਹੈ।

ਪਰ ਏ.ਡੀ.ਆਰ. ਸਭ ਤਰ੍ਹਾਂ ਦੇ ਝਗੜਿਆਂ ਲਈ ਠੀਕ ਨਹੀਂ ਹੁੰਦਾ। ਹੇਠ ਲਿਖੇ ਮਾਮਲਿਆਂ ਵਿੱਚ ਏ.ਡੀ.ਆਰ. ਦੀ ਸਲਾਹ ਨਹੀਂ ਦਿੱਤੀ ਜਾਂਦੀ:

- ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਸਾਥੀ ਤੁਹਾਡੀ ਗੱਲ ਨਹੀਂ ਸੁਣਦਾ ਜਾਂ ਤੁਹਾਡੀ ਇੱਜ਼ਤ ਨਹੀਂ ਕਰਦਾ
- ਤੁਸੀਂ ਆਪਣੇ ਸਾਥੀ ਨਾਲ ਗੱਲ ਨਹੀਂ ਕਰ ਸਕਦੇ
- ਤੁਸੀਂ ਆਪਣੇ ਸਾਥੀ ਨਾਲ ਮਿਲ ਕੇ ਨਹੀਂ ਚੱਲ ਸਕਦੇ
- ਤੁਹਾਡਾ ਸਾਥੀ ਬਦਸਲੂਕ ਜਾਂ ਹਿੰਸਕ ਰਿਹਾ ਹੈ
- ਤੁਹਾਡੇ ਸਾਥੀ ਨੇ ਤੁਹਾਡੇ ਨਾਲ ਧੱਕੇਸ਼ਾਹੀ ਕਰਨ ਦੀ, ਜਾਂ ਤੁਹਾਨੂੰ ਡਰਾਉਣ ਦੀ, ਕੋਸ਼ਿਸ਼ ਕੀਤੀ ਹੈ
- ਤੁਹਾਡਾ ਸਾਥੀ ਤੁਹਾਡਾ ਨਜ਼ਾਇਜ਼ ਫ਼ਾਇਦਾ ਉਠਾ ਸਕਦਾ ਹੈ
- ਤੁਹਾਡੇ ਸਾਥੀ ਕੋਲ ਤੁਹਾਡੇ ਨਾਲੋਂ ਵਧੇਰੇ ਤਾਕਤ ਹੈ

ਏ.ਡੀ.ਆਰ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ?

ਪਰਿਵਾਰਕ ਕਾਨੂੰਨ ਸੰਬੰਧੀ ਝਗੜਿਆਂ ਦਾ ਨਿਪਟਾਰਾ ਕਰਨ ਲਈ ਏ.ਡੀ.ਆਰ. ਦੀਆਂ ਚਾਰ ਕਿਸਮਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ: ਸੌਦੇਬਾਜ਼ੀ, ਵਿਚੋਲਗੀ, ਸਾਲਸੀ ਅਤੇ ਰਲ-ਮਿਲ ਕੇ ਕੰਮ ਕਰਨ ਸੰਬੰਧੀ ਪਰਿਵਾਰਕ ਕਾਨੂੰਨ।

1. ਸੌਦੇਬਾਜ਼ੀ (Negotiation)

ਸੌਦੇਬਾਜ਼ੀ ਬਹੁਤ ਗੈਰਰਸਮੀ ਹੋ ਸਕਦੀ ਹੈ। ਤੁਸੀਂ ਅਤੇ ਤੁਹਾਡਾ ਸਾਥਕ ਸਾਥੀ ਕੋਈ ਸਹਿਮਤੀ ਹੋਣ ਤਕ ਆਪਸ ਵਿੱਚ ਗੱਲਬਾਤ ਕਰਦੇ ਹੋ। ਤੁਸੀਂ ਆਪਸ ਵਿੱਚ ਗੱਲਬਾਤ ਕਰ ਸਕਦੇ ਹੋ ਜਾਂ ਆਪਣੀ ਨੁਮਾਇੰਦਗੀ ਲਈ ਵਕੀਲ ਕਰ ਸਕਦੇ ਹੋ। ਕਈ ਵਾਰੀ ਇੱਕ ਵਿਅਕਤੀ ਵਕੀਲ ਕਰ ਲੈਂਦਾ ਹੈ ਅਤੇ ਦੂਜਾ ਨਹੀਂ ਕਰਦਾ। ਜ਼ਿਆਦਾਤਰ ਵਕੀਲ ਮਾਮਲੇ ਨੂੰ ਅਦਾਲਤ ਵਿੱਚ ਲੈ ਜਾਣ ਦਾ ਫੈਸਲਾ ਕਰਨ ਤੋਂ ਪਹਿਲਾਂ ਇਸ ਨੂੰ ਗੱਲਬਾਤ ਰਾਹੀਂ ਨਿਪਟਾਉਣ ਦੀ ਕੋਸ਼ਿਸ਼ ਕਰਨਗੇ।

ਸੌਦੇਬਾਜ਼ੀ ਕਰਦੇ ਹੋਏ ਤੁਹਾਡੀ ਕੋਈ ਜ਼ੁਬਾਨੀ ਸਹਿਮਤੀ ਹੋ ਜਾਵੇਗੀ। ਯਕੀਨੀ ਬਣਾਓ ਕਿ ਸਹਿਮਤੀ ਲਿਖ ਲਈ ਜਾਵੇ ਅਤੇ ਇਸ 'ਤੇ ਤੁਹਾਡੇ ਦੋਵਾਂ ਦੇ ਦਸਤਖਤ ਕੀਤੇ ਜਾਣ। ਲਿਖਤੀ ਰੂਪ ਵਿੱਚ ਨਾ ਹੋਣ 'ਤੇ ਸਮਝੌਤੇ ਨੂੰ ਲਾਗੂ ਕਰਨਾ ਬਹੁਤ ਮੁਸ਼ਕਲ ਹੋਵੇਗਾ।

2. ਵਿਚੋਲਗੀ (Mediation)

ਵਿਚੋਲਾ ਜਾਂ ਮੀਡੀਏਟਰ ਆਪਸ ਵਿੱਚ ਗੱਲਬਾਤ ਕਰਨ ਅਤੇ ਕਿਸੇ ਸਮਝੌਤੇ 'ਤੇ ਪਹੁੰਚਣ ਵਿੱਚ ਲੋਕਾਂ ਦੀ ਮਦਦ ਕਰਦਾ ਹੈ। ਵਿਚੋਲਾ ਜਾਣਦਾ ਹੁੰਦਾ ਹੈ ਕਿ ਝਗੜਿਆਂ ਨਾਲ ਕਿਵੇਂ ਨਿਪਟਣਾ ਹੈ। ਵਿਚੋਲੇ ਆਮ ਤੌਰ 'ਤੇ ਸਮਾਜ ਸੇਵਕ, ਮਨੋਵਿਗਿਆਨਿਕ ਜਾਂ ਵਕੀਲ ਹੁੰਦੇ ਹਨ।

ਮੀਡੀਏਟਰ ਦਾ ਨਿਆਂਕਾਰੀ ਹੋਣਾ ਜ਼ਰੂਰੀ ਹੈ। ਕਿਸੇ ਝਗੜੇ ਵਿੱਚ ਉਹ ਤੁਹਾਡਾ ਜਾਂ ਤੁਹਾਡੇ ਸਾਥੀ ਦਾ ਪੱਖ ਨਹੀਂ ਲੈ ਸਕਦੇ। ਉਹ ਝਗੜੇ ਨੂੰ ਸੁਲਝਾਉਣ ਦੇ ਢੰਗ ਸੁਝਾਅ ਸਕਦਾ ਹੈ ਪਰ ਤੁਹਾਡੇ ਲਈ ਉਸ ਦੀ ਸਲਾਹ ਮੰਨਣਾ ਜ਼ਰੂਰੀ ਨਹੀਂ ਹੁੰਦਾ। ਉਹ ਕਾਨੂੰਨੀ ਸਲਾਹ ਨਹੀਂ ਦੇ ਸਕਦਾ।

ਵਿਚੋਲਗੀ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਤੁਹਾਨੂੰ ਕਿਸੇ ਵਕੀਲ ਨਾਲ ਰਾਏ ਕਰਨੀ ਚਾਹੀਦੀ ਹੈ। ਵਕੀਲ ਤੁਹਾਨੂੰ ਤੁਹਾਡੇ ਹੱਕ ਅਤੇ ਜ਼ਿੰਮੇਵਾਰੀਆਂ ਸਮਝਾ ਸਕਦਾ ਹੈ ਪਰ ਆਮ ਤੌਰ 'ਤੇ ਵਿਚੋਲਗੀ 'ਤੇ ਉਹ ਤੁਹਾਡੇ ਨਾਲ ਨਹੀਂ ਆਉਂਦਾ।

ਜੇਕਰ ਤੁਸੀਂ ਵਿਚੋਲਗੀ ਤੋਂ ਖੁਸ਼ ਨਾ ਹੋਵੋ ਤਾਂ ਤੁਸੀਂ ਇਸ ਨੂੰ ਛੱਡ ਸਕਦੇ ਹੋ ਅਤੇ ਇਹ ਤਰੀਕਾ ਖਤਮ ਹੋ ਜਾਂਦਾ ਹੈ। ਜੇ ਤੁਸੀਂ ਕੋਈ ਸਮਝੌਤਾ ਨਾ ਕਰ ਸਕੋ, ਤਾਂ ਵੀ ਵਿਚੋਲਗੀ ਵਾਲਾ ਰਾਹ ਮੁੱਕ ਜਾਂਦਾ ਹੈ। ਉਸ ਸਮੇਂ ਤੁਸੀਂ ਏ.ਡੀ.ਆਰ. ਦਾ ਕੋਈ ਹੋਰ ਤਰੀਕਾ ਅਜਮਾ ਸਕਦੇ ਹੋ ਜਾਂ ਫਿਰ ਅਦਾਲਤ ਵਿੱਚ ਜਾ ਸਕਦੇ ਹੋ। ਜੇ ਵਿਚੋਲਗੀ ਰਾਹੀਂ ਤੁਹਾਡਾ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਕਿਸੇ ਵਕੀਲ ਤੋਂ ਪੜ੍ਹਵਾ ਲੈਣ ਤਕ ਸਮਝੌਤਾ 'ਤੇ ਦਸਤਖ਼ਤ ਨਾ ਕਰੋ।

ਵਿਚੋਲਗੀ ਮੁਫਤ ਹੁੰਦੀ ਹੈ। ਤੁਸੀਂ ਓਟਾਰੀਓ ਵਿਚਲੀ ਕਿਸੇ ਵੀ ਪਰਿਵਾਰਕ ਅਦਾਲਤ ਵਿਖੇ ਕੋਈ ਮੀਡੀਏਟਰ ਲੱਭ ਸਕਦੇ ਹੋ। ਤੁਸੀਂ ਕੋਈ ਪ੍ਰਾਈਵੇਟ ਮੀਡੀਏਟਰ ਵੀ ਕਰ ਸਕਦੇ ਹੋ ਜੇ ਤੁਸੀਂ ਇਸ ਦਾ ਖਰਚਾ ਸਹਿਣ ਦੇ ਕਾਬਲ ਹੋਵੋ। ਜੇ ਤੁਸੀਂ ਕਾਨੂੰਨੀ ਸਲਾਹ ਲੈ ਰਹੇ ਹੋਵੋ ਤਾਂ ਤੁਹਾਨੂੰ ਸ਼ਾਇਦ ਵਕੀਲ ਦੇ ਪੈਸੇ ਦੇਣੇ ਪੈਣ।

3. ਸਾਲਸੀ (Arbitration)

ਸਾਲਸੀ ਵਿੱਚ, ਤੁਸੀਂ ਅਤੇ ਤੁਹਾਡਾ ਸਾਬਕਾ ਸਾਥੀ ਆਪਣੇ ਝਗੜੇ ਨੂੰ ਸੁਲਝਾਉਣ ਲਈ ਕੋਈ ਤੀਸਰਾ ਵਿਅਕਤੀ ਕਰ ਲੈਂਦੇ ਹੋ। ਇਸ ਵਿਅਕਤੀ ਨੂੰ **ਸਾਲਸ** ਕਿਹਾ ਜਾਂਦਾ ਹੈ। ਸਾਲਸ ਤਲਾਕ ਦੀ ਇਜਾਜ਼ਤ ਨਹੀਂ ਦੇ ਸਕਦਾ ਅਤੇ ਨਾ ਸ਼ਾਦੀ ਨੂੰ ਰੱਦ ਕਰ ਸਕਦਾ ਹੈ, ਪਰ ਉਹ ਬੱਚਿਆਂ ਦੀ ਸਪੁਰਦਗੀ ਜਾਂ ਕਸਟੋਡੀ, ਮਾਇਕ ਮਦਦ, ਬੱਚਿਆਂ ਨੂੰ ਵੇਖਣ ਦੇ ਹੱਕ ਅਤੇ ਜਾਇਦਾਦ ਦੀ ਵੰਡ ਬਾਰੇ ਫੈਸਲੇ ਕਰ ਸਕਦਾ ਹੈ। ਸਾਲਸ ਸਿਰਫ ਉਹਨਾਂ ਮੁੱਦਿਆਂ ਬਾਰੇ ਹੀ ਫੈਸਲਾ ਕਰ ਸਕਦੇ ਹਨ ਜਿਨ੍ਹਾਂ ਨੂੰ ਸੁਲਝਾਉਣ ਲਈ ਤੁਸੀਂ ਉਸ ਨੂੰ ਕਹਿੰਦੇ ਹੋ। ਸਾਲਸ ਸਿਰਫ ਕੈਨੇਡਾ ਜਾਂ ਓਂਟਾਰੀਓ ਦੇ ਪਰਿਵਾਰਕ ਕਾਨੂੰਨਾਂ ਮੁਤਾਬਕ ਚੱਲਦਾ ਹੈ।

ਜੇ ਤੁਹਾਨੂੰ ਕੈਨੇਡਾ ਦੇ ਕਾਨੂੰਨ ਤਹਿਤ ਆਪਣੇ ਹੱਕਾਂ ਦਾ ਪਤਾ ਨਾ ਹੋਵੇ ਤਾਂ ਕਿਸੇ ਵਕੀਲ ਨਾਲ ਗੱਲ ਕਰੋ। ਇੱਕ ਵਾਰੀ ਸਾਲਸੀ ਸ਼ੁਰੂ ਹੋਣ 'ਤੇ ਤੁਸੀਂ ਇਹ ਰਸਤਾ ਛੱਡ ਨਹੀਂ ਸਕਦੇ। ਸਾਲਸ ਦੇ ਫੈਸਲੇ ਦੀ ਪਾਲਣਾ ਕਰਨਾ ਤੁਹਾਡੇ ਲਈ ਲਾਜ਼ਮੀ ਹੁੰਦਾ ਹੈ। ਸਾਲਸੀ ਮਹਿੰਗਾ ਤਰੀਕਾ ਹੋ ਸਕਦਾ ਹੈ ਕਿਉਂਕਿ ਤੁਹਾਨੂੰ ਵਕੀਲ ਕਰਨਾ ਚਾਹੀਦਾ ਹੈ। ਹੋ ਸਕਦਾ ਹੈ ਤੁਹਾਨੂੰ ਸਾਲਸ ਦੀ ਫੀਸ ਵੀ ਦੇਣੀ ਪਵੇ। ਭਾਵੇਂ ਸੁਣਵਾਈ 'ਤੇ ਤੁਸੀਂ ਕੋਈ ਵਕੀਲ ਨਾ ਵੀ ਲੈ ਕੇ ਜਾਓ, ਤਾਂ ਵੀ ਤੁਹਾਨੂੰ ਇਹ ਜ਼ਰੂਰ ਸਾਬਿਤ ਕਰਨਾ ਪਵੇਗਾ ਕਿ ਸਾਲਸੀ ਲਈ ਰਜ਼ਾਮੰਦ ਹੋਣ ਤੋਂ ਪਹਿਲਾਂ ਤੁਸੀਂ ਕਾਨੂੰਨੀ ਰਾਏ ਲਈ ਸੀ।

ਯਾਦ ਰੱਖੋ, ਸਾਲਸੀ ਅਤੇ ਵਿਚੋਲਗੀ ਇੱਕ ਹੀ ਚੀਜ਼ ਨਹੀਂ ਹੁੰਦੀਆਂ। ਵਿਚੋਲਗੀ ਦੌਰਾਨ ਤੁਹਾਡੇ ਕੋਲ ਹੋਰ ਰਸਤੇ ਮੌਜੂਦ ਹੁੰਦੇ ਹਨ। ਤੁਸੀਂ ਕਿਸੇ ਵੀ ਸਮੇਂ ਗੱਲਬਾਤ ਖਤਮ ਕਰਨ ਦਾ ਜਾਂ ਆਪਣੇ ਸਾਥੀ ਦੀ ਪੇਸ਼ਕਸ਼ ਜਾਂ ਮੀਡੀਏਟਰ ਦਾ ਸੁਝਾਅ ਰੱਦ ਕਰਨ ਦਾ ਫੈਸਲਾ ਕਰ ਸਕਦੇ ਹੋ। ਸਾਲਸੀ ਵਿੱਚ ਤੁਹਾਡੇ ਕੋਲ ਕੋਈ ਹੋਰ ਰਾਹ ਨਹੀਂ ਹੁੰਦਾ। ਜਦੋਂ ਤਕ ਸਾਲਸ ਦਾ ਫੈਸਲਾ ਕਾਨੂੰਨ ਦੇ ਮੁਤਾਬਕ ਹੋਵੇ, ਤੁਹਾਨੂੰ ਉਹ ਮੰਨਣਾ ਹੀ ਪੈਂਦਾ ਹੈ।

4. ਰਲ-ਮਿਲ ਕੇ ਕੰਮ ਕਰਨ ਸਬੰਧੀ ਪਰਿਵਾਰਕ ਕਾਨੂੰਨ (Collaborative Family Law)

ਰਲ-ਮਿਲ ਕੇ ਕੰਮ ਕਰਨ ਸਬੰਧੀ ਪਰਿਵਾਰਕ ਕਾਨੂੰਨ ਏ.ਡੀ.ਆਰ. ਦੀ ਇੱਕ ਨਵੀਂ ਕਿਸਮ ਹੈ। ਤੁਸੀਂ, ਤੁਹਾਡਾ ਸਾਥਕਾ ਸਾਥੀ ਅਤੇ ਤੁਹਾਡੇ ਵਕੀਲ ਮੁੱਦਿਆਂ ਦੇ ਹੱਲ ਲਈ ਰਲ-ਮਿਲਕੇ ਕੰਮ ਕਰਦੇ ਹਨ। ਵਕੀਲਾਂ ਲਈ ਕੰਮ ਕਰਨ ਦਾ ਇਹ ਇੱਕ ਬੇਹੱਦ ਵੱਖਰਾ ਢੰਗ ਹੁੰਦਾ ਹੈ। ਅਦਾਲਤ ਵਿੱਚ ਵਕੀਲਾਂ ਨੂੰ ਆਪਣੀ ਅਸਾਮੀ ਦੇ ਹੱਕਾਂ ਲਈ ਗੱਲ 'ਤੇ ਵਿਚਾਰ ਕੀਤੇ ਬਿਨਾਂ ਲੜਨਾ ਪੈਂਦਾ ਹੈ ਕਿ ਦੂਜੇ ਵਿਅਕਤੀ ਦੀਆਂ ਲੋੜਾਂ ਕੀ ਹਨ।

ਰਲ-ਮਿਲ ਕੇ ਕੰਮ ਕਰਨ ਸਬੰਧੀ ਪਰਿਵਾਰਕ ਕਾਨੂੰਨ ਆਮ ਤੌਰ 'ਤੇ ਅਦਾਲਤ ਵਿੱਚ ਜਾਣ ਨਾਲੋਂ ਵਧੇਰੇ ਤੇਜ਼ ਅਤੇ ਸਸਤਾ ਹੁੰਦਾ ਹੈ। ਇਸ ਦਾ ਮਾਹੌਲ ਵੀ ਅਦਾਲਤ ਨਾਲੋਂ ਘੱਟ ਤਣਾਅ ਵਾਲਾ ਹੁੰਦਾ ਹੈ। ਪਰ ਇਹ ਹਰੇਕ ਜੋੜੇ ਵਾਸਤੇ ਸਹੀ ਨਹੀਂ ਰਹਿੰਦਾ। ਇਹ ਸਿਰਫ ਤਾਂ ਅਸਰਦਾਰ ਹੋ ਸਕਦਾ ਹੈ ਜੇ ਲੋਕ ਇੱਕ ਦੂਜੇ ਦੀ ਇੱਜ਼ਤ ਕਰਨ ਅਤੇ ਆਪਣੀਆਂ ਸਮੱਸਿਆਵਾਂ ਹੱਲ ਕਰਨ ਲਈ ਰਲ-ਮਿਲ ਕੇ ਕੋਸ਼ਿਸ਼ ਕਰਨ। ਰਲ-ਮਿਲ ਕੇ ਕੰਮ ਕਰਨ ਸਬੰਧੀ ਪਰਿਵਾਰਕ ਕਾਨੂੰਨ ਦੀ ਵਰਤੋਂ ਸਿਰਫ ਅਜਿਹੇ ਵਿਅਕਤੀ ਹੀ ਕਰ ਸਕਦੇ ਹਨ ਜੋ ਕਿਸੇ ਵਕੀਲ ਦਾ ਖਰਚ ਝੱਲ ਸਕਣ।

ਕਈ ਵਾਰੀ, ਰਲ-ਮਿਲ ਕੇ ਕੰਮ ਕਰਨ ਸਬੰਧੀ ਪਰਿਵਾਰਕ ਕਾਨੂੰਨ ਦਾ ਇਸਤੇਮਾਲ ਕਰਨ ਵਾਲੇ ਜੋੜੇ ਕਿਸੇ ਸਮਝੌਤੇ 'ਤੇ ਨਹੀਂ ਪਹੁੰਚਦੇ। ਜੇ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਅਦਾਲਤ ਵਿੱਚ ਆਪਣੀ ਪੈਰਵੀ ਕਰਨ ਲਈ ਨਵਾਂ ਵਕੀਲ ਕਰ ਲੈਣਾ ਚਾਹੀਦਾ ਹੈ।


ਰਲ-ਮਿਲ ਕੇ ਕੰਮ ਕਰਨ ਸਬੰਧੀ ਪਰਿਵਾਰਕ ਕਾਨੂੰਨ ਮਹਿੰਗਾ ਪੈ ਸਕਦਾ ਹੈ ਕਿਉਂਕਿ ਤੁਹਾਡੇ ਲਈ ਕੋਈ ਵਕੀਲ ਕਰਨਾ ਲਾਜ਼ਮੀ ਹੋ ਜਾਂਦਾ ਹੈ। ਇਸ ਦਾ ਖਰਚਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਤੁਸੀਂ ਆਪਣੇ ਵਕੀਲ ਦੀ ਫੀਸ ਕਿੰਨੀ ਦੇਣੀ ਹੈ। ਲੀਗਲ ਏਡ ਤੁਹਾਡੀ ਮਦਦ ਕਰਨ ਲਈ ਕਿਸੇ ਵਕੀਲ ਦੀ ਫੀਸ ਨਹੀਂ ਦੇਵੇਗਾ। ਜੇਕਰ ਰਲ-ਮਿਲਕੇ ਕੰਮ ਕਰਨ ਸਬੰਧੀ ਗੱਲਬਾਤ ਅਸਫਲ ਹੋ ਜਾਂਦੀ ਹੈ ਤਾਂ ਤੁਹਾਨੂੰ ਅਦਾਲਤ ਵਿੱਚ ਆਪਣੀ ਪੈਰਵੀ ਕਰਨ ਲਈ ਇੱਕ ਵੱਖਰਾ ਵਕੀਲ ਕਰਨਾ ਪਵੇਗਾ।

ਜੇ ਤੁਸੀਂ ਓਨਟਾਰੀਓ ਵਿੱਚ ਰਹਿੰਦੀ ਫਰਾਂਸੀਸੀ ਬੋਲੀ ਬੋਲਣ ਵਾਲੀ ਕੋਈ ਔਰਤ ਹੋ ਤਾਂ ਤੁਹਾਨੂੰ ਪਹਿਲਾਂ ਪਰਿਵਾਰਕ ਕਾਨੂੰਨ ਦੀ ਅਦਾਲਤ ਦੀਆਂ ਕਾਰਵਾਈਆਂ ਵਿੱਚ ਫਰਾਂਸੀਸੀ ਬੋਲੀ ਦੀਆਂ ਸੇਵਾਵਾਂ ਹਾਸਲ ਕਰਨ ਦਾ ਹੱਕ ਹੈ। ਆਪਣੇ ਹੱਕਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਸੇ ਵਕੀਲ, ਕਮਿਊਨਿਟੀ ਕਾਨੂੰਨ ਕਲੀਨਿਕ, ਜਾਂ ਹਿਮਾਇਤ ਦੇਣ ਵਾਲੀ ਲਾਈਨ ਫੈਮਏਡ (Femaid) ਨਾਲ 1-877-336-2433, ਟੀ.ਟੀ.ਵਾਈ. 1-866-860-7082 'ਤੇ ਸੰਪਰਕ ਕਰੋ। ਫਰਾਂਸੀਸੀ ਬੋਲੀ ਦੀਆਂ ਸੇਵਾਵਾਂ ਹਾਸਲ ਕਰਨ ਸਬੰਧੀ ਵਧੇਰੇ ਜਾਣਕਾਰੀ ਤੁਹਾਨੂੰ ਸਾਡੀ ਵੈਬਸਾਈਟ www.onefamilylaw.ca ਜਾਂ www.undroitdefamille.ca 'ਤੇ ਮਿਲ ਸਕਦੀ ਹੈ।

ਪਰਿਵਾਰਕ ਕਾਨੂੰਨ ਦੇ ਉਪਲਬਧ ਵਿਸ਼ੇ:*

1. ਝਗੜਿਆਂ ਦਾ ਬਦਲਵਾਂ ਹੱਲ ਅਤੇ ਪਰਿਵਾਰਕ ਕਾਨੂੰਨ (PJB 001)
2. ਬੱਚਿਆਂ ਦੀ ਰੱਖਿਆ ਅਤੇ ਪਰਿਵਾਰਕ ਕਾਨੂੰਨ (PJB 002)
3. ਬਾਲ ਸਹਾਇਤਾ (PJB 003)
4. ਫੌਜਦਾਰੀ ਅਤੇ ਪਰਿਵਾਰਕ ਕਾਨੂੰਨ (PJB 004)
5. ਹਵਾਲਗੀ ਅਤੇ ਮੁਲਾਕਾਤ ਦਾ ਹੱਕ (PJB 005)
6. ਘਰੇਲੂ ਇਕਰਾਰਨਾਮੇ (PJB 006)
7. ਪਰਿਵਾਰਕ ਕਾਨੂੰਨ ਦੇ ਮਾਮਲਿਆਂ ਵਿੱਚ ਸਾਲਸੀ (PJB 007)
8. ਪ੍ਰਵਾਸੀ, ਸ਼ਰਨਾਰਥੀ ਅਤੇ ਗੈਰ-ਰੁਤਬਾ ਔਰਤਾਂ ਲਈ ਪਰਿਵਾਰਕ ਕਾਨੂੰਨ ਸੰਬੰਧੀ ਮਸਲੇ (PJB 008)
9. ਪਰਿਵਾਰਕ ਕਾਨੂੰਨ ਨਾਲ ਸਬੰਧਤ ਤੁਹਾਡੀ ਮੁਸ਼ਕਲ ਲਈ ਮਦਦ ਲੱਭਣਾ (PJB 009)
10. ਪਰਿਵਾਰਕ ਕਾਨੂੰਨ ਵਿੱਚ ਜਾਇਦਾਦ ਦੀ ਵੰਡ ਕਿਵੇਂ ਕੀਤੀ ਜਾਂਦੀ ਹੈ (PJB 010)
11. ਵਿਆਹ ਅਤੇ ਤਲਾਕ (PJB 011)
12. ਪਤੀ/ਪਤਨੀ ਲਈ ਸਹਾਇਤਾ (PJB 012)

* ਇਹ ਪਰਚਾ ਅਨੇਕਾਂ ਅਲੱਗ-ਅਲੱਗ ਫਰਮਿਆਂ ਅਤੇ ਬੋਲੀਆਂ ਵਿੱਚ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਸਿਹਰਬਾਨੀ ਕਰਕੇ www.onefamilylaw.ca ਵੇਖੋ ਜੀ। ਪਰਿਵਾਰਕ ਕਾਨੂੰਨ ਦੇ ਆਪਣੇ ਹੱਕਾਂ ਨੂੰ ਸਮਝਣ ਵਿੱਚ ਮਦਦ ਲਈ ਤੁਹਾਨੂੰ ਵਧੀਕ ਜਾਣਕਾਰੀ ਸਾਡੀ ਵੈੱਬਸਾਈਟ ਤੋਂ ਵੀ ਮਿਲ ਸਕਦੀ ਹੈ।



flew Family Law
Education for Women
Women's Right to Know

fodf Femmes ontariennes et
droit de la famille
Le droit de savoir

Funded by / Financé par :



ਇਨ੍ਹਾਂ ਸੰਗ੍ਰਹੀਆਂ ਵਿੱਚ ਜ਼ਾਹਰ ਕੀਤੇ ਵਿਚਾਰ ਐੱਫ.ਐਲ.ਈ.ਡਬਲਿਊ.
ਦੇ ਹਨ ਅਤੇ ਜ਼ਰੂਰੀ ਨਹੀਂ ਕਿ ਉਹ ਸੂਬਾਈ ਸਰਕਾਰ ਦੇ ਵਿਚਾਰਾਂ ਦੀ ਤਰਜਮਾਨੀ ਕਰਨ।